

ਤੁਰੰਤ ਰਿਲੀਜ਼ ਲਈ

ਕਾਉਂਸਲਰ ਢਿੱਲੋਂ ਦੇ ਵਿਰੁੱਧ ਜਿਨਸੀ ਉਤਪੀੜਨ ਦੇ ਨਿਸ਼ਕਰਸ਼ਾਂ ਦੇ ਬਾਅਦ ਕੋਰਟ ਨੇ, ਕਾਉਂਸਲਰ ਢਿੱਲੋਂ ਨੂੰ ਇੰਟੀਗ੍ਰਿਟੀ ਕਮਿਸ਼ਨਰ ਅਤੇ ਸਿਟੀ ਵਾਸਤੇ ਕੋਰਟ ਦੇ ਖਰਚਿਆਂ ਦਾ ਭੁਗਤਾਨ ਕੀਤੇ ਜਾਣ ਦਾ ਹੁਕਮ ਦਿੱਤਾ

ਬ੍ਰੈਂਪਟਨ, ਓਨਟੈਰੀਓ (11 ਜੂਨ, 2021) – ਅੱਜ, ਢਿੱਲੋਂ ਬਨਾਮ ਦ ਕਾਰਪੋਰੇਸ਼ਨ ਆਫ ਦ ਸਿਟੀ ਆਫ ਬ੍ਰੈਂਪਟਨ (Dhillon v. The Corporation of the City of Brampton) ਦੇ ਕੇਸ ਵਿੱਚ, ਇੰਟੀਗ੍ਰਿਟੀ ਕਮਿਸ਼ਨਰ (Integrity Commissioner) ਵੱਲੋਂ ਕਾਉਂਸਲਰ ਢਿੱਲੋਂ (Councillor Dhillon) ਦੇ ਵਿਰੁੱਧ ਗਲਤ ਆਚਰਨ ਦੇ ਇਲਜ਼ਾਮਾਂ ਦੇ ਨਿਸ਼ਕਰਸ਼ਾਂ ਅਤੇ ਕਾਉਂਸਲਰ ਵੱਲੋਂ ਉਹਨਾਂ ਨਿਸ਼ਕਰਸ਼ਾਂ ਨੂੰ ਸਵੀਕਾਰ ਕਰਨ ਦੇ ਸਬੰਧ ਵਿੱਚ, ਓਨਟੈਰੀਓ ਸੁਪੀਰੀਅਰ ਕੋਰਟ ਆਫ ਜਸਟਿਸ – ਡਿਵੀਜ਼ਨਲ ਕੋਰਟ (Ontario Superior Court of Justice – Divisional Court) ਨੇ ਸਿਟੀ ਆਫ ਬ੍ਰੈਂਪਟਨ ਅਤੇ ਸਿਟੀ ਦੇ ਇੰਟੀਗ੍ਰਿਟੀ ਕਮਿਸ਼ਨਰ ਦੇ ਪੱਖ ਵਿੱਚ ਫੈਸਲਾ ਦਿੱਤਾ ਅਤੇ ਕਾਉਂਸਲਰ ਢਿੱਲੋਂ ਵੱਲੋਂ ਦੋਵਾਂ ਨੂੰ ਖਰਚਾ ਦਿੱਤੇ ਜਾਣ ਦਾ ਹੁਕਮ ਦਿੱਤਾ।

ਸਿਟੀ, ਕਾਉਂਸਲਰ ਢਿੱਲੋਂ ਦੇ ਵਿਰੁੱਧ ਇੰਟੀਗ੍ਰਿਟੀ ਕਮਿਸ਼ਨਰ ਦੀ ਰਿਪੋਰਟ ਦੇ ਨਿਸ਼ਕਰਸ਼ਾਂ ਅਤੇ ਸਿਫਾਰਿਸ਼ਾਂ ਦੀ ਪੁਸ਼ਟੀ ਕਰਦੇ ਹੋਏ, ਡਿਵੀਜ਼ਨਲ ਕੋਰਟ ਦੇ ਫੈਸਲੇ ਤੋਂ ਖੁਸ਼ ਹੈ।

ਕੋਰਟ ਨੇ ਹੁਕਮ ਦਿੱਤਾ ਕਿ, ਸਿਟੀ ਅਤੇ ਇੰਟੀਗ੍ਰਿਟੀ ਕਮਿਸ਼ਨਰ ਦੋਵਾਂ ਨੂੰ, ਕਨੂੰਨੀ ਪ੍ਰਕਿਰਿਆ ਨਾਲ ਸਬੰਧਿਤ ਖਰਚਿਆਂ ਦਾ 20,000.00 ਡਾਲਰ ਦਿੱਤਾ ਜਾਵੇ।

ਇੰਟੀਗ੍ਰਿਟੀ ਕਮਿਸ਼ਨਰ ਦੀ ਰਿਪੋਰਟ ਮਿਲਣ ਤੋਂ ਬਾਅਦ, ਕੋਰਟ ਦੇ ਨਿਸ਼ਕਰਸ਼, ਕਾਉਂਸਲਰ ਦੀਆਂ ਕਾਰਵਾਈਆਂ ਅਤੇ ਫੈਸਲਿਆਂ ਦੀ ਹਿਮਾਇਤ ਕਰਦੇ ਹਨ।

ਕੋਰਟ ਨੇ ਕਾਉਂਸਲਰ ਨੂੰ ਇਸਤੇ ਵਿਚਾਰ ਕਰਨ ਦੀ ਸਿਫਾਰਿਸ਼ ਕੀਤੀ ਹੈ ਕਿ, ਕਾਉਂਸਲਰ ਢਿੱਲੋਂ ਜਨਤਾ ਨਾਲ ਸਿਰਫ ਸਿਟੀ ਦਾ ਅਧਿਕਾਰਤ ਈਮੇਲ ਪਤਾ ਵਰਤਦੇ ਹੋਏ ਹੀ ਗੱਲਬਾਤ ਕਰ ਸਕਣਗੇ। ਕਾਉਂਸਲਰ ਇਸ ਸਿਫਾਰਿਸ਼ ਤੇ ਜਲਦੀ ਹੀ ਵਿਚਾਰ ਕਰ ਸਕਦੀ ਹੈ।

-30-

ਲਿੰਕ: [ਢਿੱਲੋਂ ਬਨਾਮ ਦ ਕਾਰਪੋਰੇਸ਼ਨ ਆਫ ਦ ਸਿਟੀ ਆਫ ਬ੍ਰੈਂਪਟਨ \(Dhillon v. The Corporation of the City of Brampton\) ਓਨਟੈਰੀਓ ਸੁਪੀਰੀਅਰ ਕੋਰਟ ਆਫ ਜਸਟਿਸ – ਡਿਵੀਜ਼ਨਲ ਕੋਰਟ ਦਾ ਫੈਸਲਾ \(Ontario Superior Court of Justice – Divisional Court Ruling\)](#)
[11 ਜੂਨ, 2021 \(June 11, 2021\)](#)

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਰੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca